

State Bank
Office - I & II
BENDUM
Information to be put up for sale by Public Auction Business Standard on page no. 14 for Branch, S. No. 7 EMD 000000/- should be 10/- & on page no. 14 for Branch, S. No. 7 Rs. 850000/- should be 1000/- Information as stated in the notice will remain valid till the above notice is published in the Standard.
Authorised Officer
Syndicate Bank

8K Miles Software Services Limited

CIN : L72300TN1993PLC101852
Regd. Off. : # 5, II Floor, Srinivas Towers, Cenotaph Road, Teynampet, Chennai-600 018
Ph:044-6602 8034 Email: contactus@8kmilessoftwareservices.com
Website: www.8kmilessoftwareservices.com

Notice of 31st Annual General Meeting and Electronic Voting (e-voting)

Notice is hereby given that 31st Annual General Meeting (AGM) of the Company will be held on Friday, 30th September, 2016 at 10.15 a.m. to seek members approval to matters/ resolutions as set out in the notice of the AGM. The annual report of the Company for the Financial Year 2015-2016 along with the notice of the AGM has been e-mailed on 8th September 2016 to members whose email id have been made available by the depositories and sent by permitted mode on 7th September 2016 to all other members who have not registered their e-mail address. In compliance with Section 108 of the Companies Act, 2013 read with Rule 20 of the Companies (Management and Administration) Rules, 2014 and Regulation 44 of SEBI (Listing and Obligations & Disclosure Requirements) Regulations, 2015, the Company is offering e-voting facility to its members whose names appear in the Register of Members / Beneficial owners as on the cut-off date i.e. 23rd September, 2016 to exercise their right to vote by electronic means on the business specified in the Notice of the AGM. The Annual Report and the Notice of AGM and the detailed instructions relating to e-voting are available under Annual Reports page of Company's website: www.8kmilessoftwareservices.com.

The Company has engaged the services of M/s. Central Depository Services (India) Limited (CDSL) to provide the e-voting facility. The e-voting facility will be available during the following period.

Commencement of e-voting period: From 9.00 a.m. (IST) on September 27, 2016
End of e-Voting : Upto 5.00 p.m. (IST) on September 29, 2016

E-Voting shall not be allowed after 5.00 p.m. on 29th September, 2016 and the e-voting period shall be blocked. It is hereby clarified that it is not mandatory for a member to vote using the remote e-voting facility. Members can opt only for one mode of voting. The members who have cast their vote by remote e-voting prior to the meeting may also attend the meeting but shall not be entitled to cast their vote again. A person, who is not member as on the said cut-off date, should treat this Notice of AGM, for information purposes only. Investors, who became members of the Company subsequent to the dispatch of the Notice/ E-mail and hold the shares as on the cut-off date, are requested to send written / e-mail communication to the Company's RTA at info@adroitcorporate.com by mentioning their Folio No./ DP ID/ Client ID to obtain Login-id & Password for e-voting.

In case of any queries / grievances regarding e-voting, members may contact Company's Registrar and Share Transfer Agent Adroit Corporate Services Private Limited, 19/20 Jafferbhoy Industrial Estate, Makwana Road, Marol Naka, Andheri (E), Mumbai-400 059. Email id: info@adroitcorporate.com.

On behalf of the Board
For 8K Miles Software Services Limited
Sd/-
R.S.Ramani

Place: Chennai
Date : 7th September, 2016

Whole-Time Director & CFO

INNOVATIVE TECH PACK LIMITED

Corp. Office: 1109-1110, 11th Floor, Chiranjiv Tower, 43, Nehru Place, New Delhi-110019
Regd. Off: Plot No. 51, Roz Ka Meo Industrial Area; Distt. Gurgaon-122103, Haryana
Phone No.: +91-11-26427394/26473490, CIN: L74999HR1989PLC032412
Website: www.itplgroup.com; Email: inpack@del2.vsnl.net.in

NOTICE OF 26th ANNUAL GENERAL MEETING, REMOTE E-VOTING INFORMATION AND BOOK CLOSURE

Notice is hereby given that pursuant to Section 108 of the Companies Act, 2013 read with rule 20 of the Companies (Management and Administration) Rules, 2014, as amended and Regulation 44 of SEBI (Listing Obligations and Disclosure Requirements) Regulations, 2015, the Company is providing facility for voting by electronics means to its members to enable them to exercise their right to vote on resolutions proposed to be passed in the 26th Annual General Meeting (26th AGM) of the Company scheduled to be held on Friday, September 30, 2016 at 09.00 A.M. at Hakim Ji Ki Choupal, Opp. Batra Hospital, Village, Ujjina, Police Station Nuh, Distt. Mewat, Haryana. Members may cast their votes by using system from a place other than the venue of meeting (remote e-voting). The Company has engaged the services of Central Depository Services (India) Limited (CDSL) as the Authorised Agency to provide remote e-voting facility.

The Notice of 26th AGM containing, inter alia, the detailed instructions and information relating to voting (including remote e-voting) has been dispatched/emailed to the members at their registered address & email-ids. The Notice of AGM is available on Company's website at www.itplgroup.com. The remote e-voting shall commence on Tuesday, September 27, 2016 at 09:00 A.M. (IST) and end on Thursday, September 29, 2016 at 05:00 P.M. (IST). The remote e-voting shall not be allowed beyond the said date and time.

A person, whose name appears in the Register of Members/Beneficial owners as on the cut-off date of September 23, 2016 only, shall be entitled to avail the facility of remote e-voting as well as voting at the meeting.

Any person, who acquires shares of the Company and becomes member of the Company after dispatch of the Notice of AGM and is holding shares as on the cut off date i.e. September 23, 2016, may obtain the login details for remote e-voting by sending a request at CDSL email id helpdesk.evoting@cdslindia.com or to the Company's Registrar email id beetalrta@gmail.com or by writing to the Company or CDSL. However, if the person is already registered with CDSL for remote e-voting, he/she shall use his/her existing login details for casting their vote without any need for obtaining any New login details.

The facility for voting through ballot paper shall be available at the Annual General Meeting and members attending the meeting who have not already casted their vote by remote e-voting shall be able to exercise their right to vote at the meeting.

The members who have casted their vote by remote e-voting prior to the meeting may also attend the meeting but shall not be allowed to cast their vote again.

In case of any queries, members may visit Help & FAQ's section available at e-voting website www.evotingindia.com under help section or contact CDSL at 1800-200-5533 (toll free) or contact Mr. Rakesh Dalvi Deputy Manager at CDSL, Phiroze Jeejeebhoy Towers, 16th Floor, Datal Street Fort, Mumbai-400001, at 1800-200-5533 or by emailing their queries / grievances at helpdesk.evoting@cdslindia.com who will address the grievances connected with the electronic voting.

Further, Notice is hereby given that pursuant to Section 91 of the Companies Act, 2013 read with rule 10 of the Companies (Management and Administration) Rules, 2014 as amended and Regulation 42 of SEBI (Listing Obligations and Disclosure Requirements) Regulations, 2015, that the Register of Members and Share Transfer Books of the Company will remain closed from Saturday, September 24, 2016 to Friday, September 30, 2016 (both days inclusive) for the purpose of Annual General Meeting.

TENDER NOTICE

United Bank of India invites tender in sealed cover for printing and supply of FI Passbook, Cash Book for Bank Mitra, Card Issue Register, KYCR Application Form. The details of tender is available in the Bank's website www.unitedbankofindia.com. Last date of submission of the tender is 17.10.2016 upto 4:00 pm. Tender will be opened on 18.10.2016 at 11:00 am.

Asst. General Manager
(Stationery Department)

युनाइटेड बैंक ऑफ इंडिया
(भारत सरकार का उपक्रम)
आपका बैंक



United Bank of India
(A Govt. of India Undertaking)
The Bank that begins with U

Website: www.unitedbankofindia.com

Regd.

It is hereby (Management dated May Ballot and Based on t Ballot as u

Item No.	
1	Speci Claus for S Maha the R 19th State

According results of Resolution posted on and comm

Place : K Date : 06



NOTICE

- The 28th Deva year id's v addr The Elec and
- Purs of In and to W 28th
- In cr (Ma) Exct is pr prov of A
- Date Cor End CUT to w
- The 201 sub
- Mer how regi i.e., the
- The the

anOil
1959 GOI 011388
Gongaigaon Refinery
ING E-TENDERS
Refinery invites tenders through its website tenders.gov.in under 6022
Supply of C. S.
09.2016 (9.30 am) (pm)
tion(up to):
Sr. Materials 03864-253341, indianoil.in
tenders.gov.in to tender documents, tenders, if any, on this website only.
ies in IndianOil only advertisement. Log on for details.

IPC Limited

Sector-33, Faridabad-121003
HR1975GOI032564
BENDUM NO.-1
116_NHPC_76612_2
nder ID : 612_1)
Mechanical and Electro works for Construction war House Building architectural works, steel and Penstocks MW (2x0.8MW) Project at Toe of Dam S.H.E. Project, Jammu
The queries regarding bid document for as been uploaded as B & C" on the portal tenders.gov.in for submission of bid hard copies are 30 Hrs. and 14.10.2016 respectively. The Bids online on 12.10.2016
es and conditions remain further amendments / if any, bidders are visit the portal tenders.gov.in

MONTE CARLO FASHIONS LIMITED

(CIN: L51494PB2008PLC032059)
Registered Office: B-XXIX-106, G.T. Road, Sherpur, Ludhiana-141003
Tel.: 91-161-5048610-40, Fax: 91-161-5048650
Website: www.montecarlocorporate.com
E-mail: investor@montecarlocorporate.com

NOTICE OF 8th ANNUAL GENERAL MEETING, BOOK CLOSURE AND E-VOTING INFORMATION

NOTICE is hereby given that the Eighth (8th) Annual General Meeting (AGM) of the Company will be held on Thursday, 29th September, 2016 at 11.00 A.M. at B-XXIX-106, G.T. Road, Sherpur, Ludhiana-141003, to transact the businesses set out in the Notice calling AGM.

The notice of AGM along with the Attendance Slip & Proxy Form and Annual Report has been sent in electronic mode to the Members whose E-mail Id's are registered with the Company or the Depository Participant(s) and physical copy of the same has been sent through permitted mode to the Members who have not registered their e-mail address.

NOTICE is also hereby given pursuant to Section 91 of the Companies Act, 2013 ("Act"), that the Register of Members and Share Transfer books of the Company will remain closed from 23rd September, 2016 to 29th September, 2016 (both days inclusive) for the purpose of AGM and payment of Dividend. The Dividend if declared at the Annual General Meeting will be paid to those members whose names shall appear on the Register of Members as on 22nd September, 2016 or the Register of Beneficial owners, maintained by Depositories as at the close on that date.

Remote E-voting: In terms of Section 108 of the Companies Act, 2013 read with Rule 20 of the Companies (Management and Administration) Rules, 2014 as amended from time to time and Regulation 44 of the SEBI (Listing Obligations and Disclosure Requirements) Regulations, 2015, the Company has extended e-voting facility to its Members, to exercise their right to vote electronically on the Ordinary and Special Businesses as set out in the Notice of AGM through electronic voting system of Central Depository Services (India) Limited. The details as required to be given under the Act and rules made thereunder are as follow:

- The remote e-voting period shall commence on **26th September, 2016 (at 9:00 A.M.)** and it will end on **28th September, 2016 (at 5:00 P.M.)**. The e-voting module shall be disabled by CDSL for voting thereafter and the e-voting shall not be allowed beyond the said date and time.
- A person whose name is recorded in the register of members or in the register of beneficial owners maintained by NSDL/ CDSL as on **Cut-off date i.e 22nd September, 2016** only shall be entitled to avail the facility of remote e-voting as well as voting in the AGM.
- The facility of voting through Ballot paper shall also be made available at the Venue of the AGM for the members who have not cast their votes by remote e-voting. In case any member cast votes through both the modes, the voting through ballot shall be treated as invalid.
- Any person who acquires shares of the Company and becomes member of the Company after dispatch of notice and holding shares as on cut-off date may follow the same instruction as mentioned in the Notice of AGM and may send a request to Company Secretary of the Company for a copy of Notice and Annual Report.
- The Notice of AGM is also available on the website of the Company i.e. www.montecarlocorporate.com and on the website of CDSL i.e. www.evotingindia.com.
- A member may participate in the AGM even after exercising his right to vote through e-voting but shall not be allowed to vote again in the meeting.
- In case of any queries or issues regarding e-voting, you may refer the Frequently Asked Questions ("FAQs") and e-voting manual available at www.evotingindia.com, under help section or write an email to helpdesk.evoting@cdslindia.com, under help section. In case of any grievance connected with the facility for voting by electronic means please contact- Mr. Inderjeet Singh at 91-99726-03304 or contact Sh. Sahil Jain, Company Secretary at Registered office of the Company or can contact at 0161-5066628 or can send email at investor@montecarlocorporate.com.

BY ORDER OF THE BOARD
For MONTE CARLO FASHIONS LIMITED

Sd/-
(SAHIL JAIN)
COMPANY SECRETARY
Place: Ludhiana
Date: 06.09.2016

